



Long-Term Care Home Update

Community Newsletter



ਜਨਵਰੀ 2022

ਜਨਵਰੀ ਵਿੱਚ ਉਸਾਰੀ ਗਤੀਵਿਧੀਆਂ

ਸਾਡੇ ਪਾਠਕਾਂ ਅਤੇ ਪੂਰੇ Durham Region ਨੂੰ 2022 ਦੀਆਂ ਮੁਬਾਰਕਾਂ! ਇਹ ਸਾਲ Ajax Pickering Hospital ਦੇ ਨਾਲ ਨਿਰਮਾਣ ਅਧੀਨ ਨਵੇਂ ਲੰਬੇ ਸਮੇਂ ਦੇ ਕੇਅਰ ਹੋਮ ਲਈ ਸ਼ਾਨਦਾਰ ਮੀਲ ਪੱਥਰਾਂ ਨੂੰ ਪੂਰਾ ਕਰਨਾ ਜਾਰੀ ਰੱਖੇਗਾ। ਅਸੀਂ ਪਿਛਲੇ ਮਹੀਨੇ ਕੀਤੀ ਗਈ ਪ੍ਰਗਤੀ ਦੇ ਨਾਲ ਸ਼ੁਰੂ ਕਰਦੇ ਹੋਏ, ਇਹਨਾਂ ਮਹੱਤਵਪੂਰਨ ਘਟਨਾਵਾਂ ਨੂੰ ਆਪਣੇ ਭਾਈਚਾਰੇ ਨਾਲ ਸਾਂਝਾ ਕਰਨ ਦੀ ਉਮੀਦ ਕਰ ਰਹੇ ਹਾਂ।

ਹੋਮ ਦੇ ਬਾਹਰ, ਉਸਾਰੀ ਵਾਲੀ ਥਾਂ ਨੂੰ ਘੇਰਨ ਵਾਲੀ ਵਾੜ ਹਟਾ ਦਿੱਤੀ ਗਈ। Clements Road 'ਤੇ ਬੰਦ ਲੇਨ ਨੂੰ ਵੀ ਖੋਲ੍ਹ ਦਿੱਤਾ ਗਿਆ, ਹਾਲਾਂਕਿ, Harwood Avenue 'ਤੇ ਇੱਕ ਅੰਸ਼ਕ ਲੇਨ ਬੰਦ ਰਹੇਗੀ ਕਿਉਂਕਿ ਨਵੇਂ ਪਾਰਕਿੰਗ ਗੈਰੇਜ 'ਤੇ ਨਿਰਮਾਣ ਜਾਰੀ ਹੈ। ਅਗਲੇ ਕੁਝ ਹਫ਼ਤਿਆਂ ਦੌਰਾਨ, ਬਾਹਰੀ ਗਤੀਵਿਧੀ ਮੁੱਖ ਤੌਰ 'ਤੇ ਪਾਰਕਿੰਗ ਗੈਰੇਜ 'ਤੇ ਕੇਂਦਰਿਤ ਰਹੇਗੀ। ਢਾਂਚੇ 'ਤੇ ਕੰਮ ਕਰਨ ਲਈ ਲੋੜੀਂਦੀ ਕ੍ਰੇਨ ਇਸ ਮਹੀਨੇ ਖੜ੍ਹੀ ਕੀਤੀ ਗਈ ਸੀ ਅਤੇ ਜਿਵੇਂ-ਜਿਵੇਂ ਪ੍ਰੀਕਾਸਟ ਕੰਪੋਨੈਂਟ ਡਿਲੀਵਰ ਕੀਤੇ ਜਾਂਦੇ ਹਨ, ਅਸੀਂ ਸਾਈਟ 'ਤੇ ਟਰੱਕਾਂ ਦੇ ਆਉਣ ਅਤੇ ਜਾਣ ਦੀ ਉਮੀਦ ਕਰ ਰਹੇ ਹਾਂ।

ਇੱਕ ਵਾਰ ਪੂਰਾ ਹੋ ਜਾਣ 'ਤੇ, ਪਾਰਕਿੰਗ ਗੈਰੇਜ ਲੰਬੇ ਸਮੇਂ ਦੀ ਦੇਖਭਾਲ ਅਤੇ ਹਸਪਤਾਲ ਦੇ ਮਰੀਜ਼ਾਂ ਦੇ ਨਾਲ-ਨਾਲ ਨਿਵਾਸੀਆਂ, ਮੁਲਾਕਾਤੀਆਂ, ਟੀਮ ਦੇ ਮੈਂਬਰਾਂ ਅਤੇ ਪਰਿਵਾਰਕ ਮੈਂਬਰਾਂ ਲਈ 500 ਪਾਰਕਿੰਗ ਸਥਾਨ ਪ੍ਰਦਾਨ ਕਰੇਗਾ।

ਹੋਮ ਦੇ ਅੰਦਰ, ਹੋਮ ਦੀਆਂ ਛੱਤਾਂ 'ਤੇ ਰੇਲਿੰਗਾਂ ਲਗਾਈਆਂ ਗਈਆਂ ਹਨ ਅਤੇ ਅੰਤਿਮ ਛੋਹਾਂ ਤੇਜ਼ ਰਫ਼ਤਾਰ ਨਾਲ ਜਾਰੀ ਹਨ। ਜਿਵੇਂ-ਜਿਵੇਂ ਕਿ ਇਮਾਰਤ ਦਾ ਨਿਰਮਾਣ ਪੂਰਾ ਹੋਣ ਦੇ ਨੇੜੇ ਹੈ, Lakeridge Health ਅਤੇ PCL Construction ਟੀਮਾਂ - ਲਾਈਟਿੰਗ ਫਿਕਸਚਰ ਤੋਂ ਲੈ ਕੇ ਦਰਵਾਜ਼ੇ ਦੇ ਕਬਜ਼ਿਆਂ ਅਤੇ ਫਲੋਰਿੰਗ ਤੱਕ - ਕਿਸੇ ਵੀ ਕਮੀ ਦੀ ਜਾਂਚ ਕਰਨ ਅਤੇ ਉਹਨਾਂ ਨੂੰ ਦੂਰ ਕਰਨ ਲਈ ਘਰ ਦੇ ਸਾਰੇ ਖੇਤਰਾਂ ਦੀ ਨੇੜਿਓਂ ਸਮੀਖਿਆ ਕਰ ਰਹੀਆਂ ਹਨ। ਇਸ ਨਾਲ ਯਕੀਨੀ ਬਣੇਗਾ ਕਿ ਇਮਾਰਤ ਸਾਫ਼, ਮੁਕੰਮਲ, ਅਤੇ Lakeridge Health ਟੀਮ ਨੂੰ ਸੌਂਪੇ ਜਾਣ ਲਈ ਤਿਆਰ ਹੈ।

ਉਸਾਰੀ ਦੇ ਇਸ ਅੰਤਮ ਪੜਾਅ ਦੌਰਾਨ, ਸਾਈਟ ਦੀ ਸਫ਼ਾਈ ਕੀਤੀ ਜਾਵੇਗੀ ਅਤੇ ਕੁਝ ਵਿਘਨ ਪਾਉਣ ਵਾਲੀਆਂ ਅਵਾਜ਼ਾਂ ਆ ਸਕਦੀਆਂ ਹਨ। ਅਸੀਂ ਉਸਾਰੀ ਸਾਈਟ ਦੇ ਨਜ਼ਦੀਕੀ ਖੇਤਰ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦਾ ਉਹਨਾਂ ਦੇ ਸਬਰ ਅਤੇ ਸਮਝ ਲਈ ਲਗਾਤਾਰ ਧੰਨਵਾਦ ਕਰਦੇ ਹਾਂ।




ਢੱਕੇ ਹੋਏ ਵਾਕਵੇਅ ਅਤੇ ਪਾਰਕਿੰਗ ਸਥਾਨਾਂ ਦੇ ਨਾਲ ਨਵੇਂ ਹੋਮ ਦਾ ਅਗਲਾ ਪ੍ਰਵੇਸ਼ ਦੁਆਰ (3 ਜਨਵਰੀ, 2022)

ਮਹੱਤਵਪੂਰਨ ਕਾਰਗੁਜ਼ਾਰੀ ਦੀ ਉਮੀਦ ਕਰਦੇ ਹੋਏ

ਉਸਾਰੀ ਸ਼ੁਰੂ ਹੋਣ ਤੋਂ ਸਿਰਫ 12 ਮਹੀਨਿਆਂ ਬਾਅਦ, Lakeridge Health ਵਿਖੇ ਲੰਬੇ ਸਮੇਂ ਦਾ ਕੇਅਰ ਹੋਮ ਘਰ ਮਹੱਤਵਪੂਰਨ ਕਾਰਗੁਜ਼ਾਰੀ ਵੱਲ ਵੱਧ ਰਿਹਾ ਹੈ। ਇੱਕ ਵੱਡੀ ਪ੍ਰਾਪਤੀ, ਮਹੱਤਵਪੂਰਨ ਕਾਰਗੁਜ਼ਾਰੀ ਸਾਰੇ ਵੱਡੇ ਨਿਰਮਾਣ ਦੇ ਮੁਕੰਮਲ ਹੋਣ ਦਾ ਅਤੇ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਘਰ Lakeridge Health ਨੂੰ ਸੌਖੇ ਜਾਣ ਲਈ ਤਿਆਰ ਹੈ।

ਇਸ ਤੋਂ ਬਾਅਦ, Lakeridge Health ਟੀਮ ਆਉਣ ਵਾਲਾ ਮਹੀਨਾ ਇਹ ਯਕੀਨੀ ਬਣਾਉਣ ਵਿੱਚ ਲਗਾਏਗੀ ਕਿ ਇਹ ਅਤਿ-ਆਧੁਨਿਕ ਘਰ ਰਹਿਣ ਤਿਆਰ ਹੈ। ਇਸ ਵਿੱਚ ਘਰ ਨੂੰ ਇਸਦੇ 320 ਭਵਿੱਖੀ ਨਿਵਾਸੀਆਂ ਲਈ ਇੱਕ ਅਰਾਮਦੇਹ ਜਗ੍ਹਾ ਬਣਾਉਣ ਲਈ ਇੰਟਰਨੈੱਟ ਨੈੱਟਵਰਕ, ਉਪਕਰਣ, ਆਰਟਵਰਕ, ਅਤੇ ਹੋਰ ਅੰਤਮ ਛੋਹਾਂ ਦੀ ਸਥਾਪਨਾ ਸ਼ਾਮਲ ਹੈ। ਹਾਲਾਂਕਿ ਮਹੱਤਵਪੂਰਨ ਕਾਰਗੁਜ਼ਾਰੀ ਲੰਬੇ ਸਮੇਂ ਦੇ ਕੇਅਰ ਹੋਮ 'ਤੇ ਵੱਡੇ ਨਿਰਮਾਣ ਨੂੰ ਪੂਰਾ ਕਰਨ ਨੂੰ ਚਿੰਨ੍ਹਿਤ ਕਰੇਗੀ, ਹੈਲੀਪੈਡ ਅਤੇ ਪਾਰਕਿੰਗ ਗੈਰੇਜ 'ਤੇ ਵੱਖਰੇ ਨਿਰਮਾਣ ਪ੍ਰੋਜੈਕਟ ਜਾਰੀ ਰਹਿਣਗੇ।

ਇਸ ਟੀਚੇ ਨੂੰ ਸਮੇਂ ਸਿਰ ਪ੍ਰਾਪਤ ਕਰਨਾ ਇਮਾਰਤ ਦੀ ਯੋਜਨਾਬੰਦੀ ਅਤੇ ਨਿਰਮਾਣ ਵਿੱਚ ਸ਼ਾਮਲ ਹਰੇਕ ਲਈ ਇੱਕ ਵੱਡੀ ਸਫਲਤਾ ਹੈ। ਜਸ਼ਨ ਮਨਾਉਣ ਲਈ, Lakeridge Health ਆਉਣ ਵਾਲੇ ਹਫ਼ਤਿਆਂ ਵਿੱਚ ਆਪਣੇ ਭਾਈਵਾਲਾਂ, PCL Construction, Infrastructure Ontario, Parkin and G architects, ਅਤੇ ਸੂਬਾਈ ਸਰਕਾਰ ਨਾਲ ਇਸ ਮੀਲ ਪੱਥਰ ਨੂੰ ਚਿੰਨ੍ਹਿਤ ਕਰੇਗੀ। ਇਸ ਮੀਲ ਪੱਥਰ ਨੂੰ ਸੰਭਵ ਬਣਾਉਣ ਵਾਲੀ ਕਮਾਲ ਦੀ ਤਰੱਕੀ ਅਤੇ ਭਾਈਵਾਲੀ ਦੀ ਝਲਕ ਦੇਖਣ ਲਈ ਹੇਠਾਂ ਦਿੱਤਾ ਵੀਡੀਓ ਦੇਖੋ!



ਜੁੜੋ ਰਹੋ

ਅਸੀਂ ਤੁਹਾਨੂੰ ਇਸ ਕਮਿਊਨਿਟੀ ਨਿਊਜ਼ਲੈਟਰ ਅਤੇ ਸਾਡੀ ਵੈੱਬਸਾਈਟ lh.ca ਦੇ ਜ਼ਰੀਏ ਸਾਡੀ ਪ੍ਰਗਤੀ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਰਹਾਂਗੇ।

ਕਿਸੇ ਵੀ ਸਮੇਂ ਤੁਹਾਡੇ ਕੋਈ ਸਵਾਲ ਹੋਣ ਜਾਂ ਤੁਸੀਂ ਵਧੇਰੇ ਜਾਣਕਾਰੀ ਲੈਣਾ ਚਾਹੋ, ਤਾਂ ਕਿਰਪਾ ਕਰਕੇ **905-576-8711 ਐਕਸਟੈਨਸ਼ਨ 34167** 'ਤੇ ਕਾਲ ਕਰੋ ਜਾਂ AjaxLTC@lh.ca 'ਤੇ ਈਮੇਲ ਕਰੋ। ਤੁਸੀਂ ਸਾਨੂੰ Twitter ਅਤੇ Facebook 'ਤੇ ਵੀ ਫਾਲੋ ਕਰ ਸਕਦੇ ਹੋ।

ਬਰਫੀਲੇ ਤੂਫਾਨ ਦੌਰਾਨ ਮਿਲ ਕੇ ਕੰਮ ਕੀਤਾ

Ajax ਨੇ 17 ਜਨਵਰੀ ਨੂੰ ਰਿਕਾਰਡ-ਤੇੜ ਸਰਦੀਆਂ ਦੇ ਤੂਫਾਨ ਦੌਰਾਨ 50 ਸੈਂਟੀਮੀਟਰ ਬਰਫ ਦੇਖੀ। ਜਵਾਬ ਵਿੱਚ, ਲੰਬੇ ਸਮੇਂ ਦੀ ਦੇਖਭਾਲ ਦੀ ਉਸਾਰੀ ਵਾਲੀ ਥਾਂ ਦੇ 20 ਤੋਂ ਵੱਧ ਕਰਮਚਾਰੀਆਂ ਨੇ Ajax Pickering Hospital ਦੇ ਪਾਰਕਿੰਗ ਲਾਟਾਂ ਤੋਂ ਬੇਲਚਿਆਂ ਨਾਲ ਬਰਫ ਹਟਾਉਣ ਲਈ ਆਪਣਾ ਸਮਾਂ ਦਿੱਤਾ। ਉਹਨਾਂ ਦੇ ਸ਼ਾਨਦਾਰ ਯਤਨਾਂ ਲਈ ਧੰਨਵਾਦ, ਹਸਪਤਾਲ ਦਾ ਸਟਾਫ਼ ਜ਼ਰੂਰੀ ਫਰੰਟ-ਲਾਈਨ ਦੇਖਭਾਲ ਦੇ ਨਾਲ ਅੱਗੇ ਵੱਧ ਸਕਿਆ ਅਤੇ ਮਰੀਜ਼ ਸੁਰੱਖਿਅਤ ਢੰਗ ਨਾਲ ਹਸਪਤਾਲ ਤੱਕ ਪਹੁੰਚ ਕਰ ਸਕੇ।



PCL ਟੀਮ ਦਾ ਇੱਕ ਮੈਂਬਰ ਡਾਕਟਰਾਂ ਦੇ ਪਾਰਕਿੰਗ ਲਾਟ ਵਿੱਚ ਬਰਫ ਸਾਫ਼ ਕਰਦੇ ਹੋਏ



ਉਸਾਰੀ ਸੰਬੰਧੀ ਮੁੱਖ ਸ਼ਬਦਾਂ ਦਾ ਅਰਥ

ਮਹੱਤਵਪੂਰਨ ਕਾਰਗੁਜ਼ਾਰੀ ਇੱਕ ਉਸਾਰੀ ਮੀਲ ਪੱਥਰ ਹੁੰਦਾ ਹੈ ਜੋ ਵੱਡੇ ਨਿਰਮਾਣ ਦੇ ਮੁਕੰਮਲ ਹੋਣ ਨੂੰ ਦਰਸਾਉਂਦਾ ਹੈ। ਮਹੱਤਵਪੂਰਨ ਕਾਰਗੁਜ਼ਾਰੀ ਦੇ ਸਰਟੀਫਿਕੇਟ ਦਾ ਮਤਲਬ ਹੈ ਕਿ ਪ੍ਰੋਜੈਕਟ, ਜਾਂ ਪ੍ਰੋਜੈਕਟ ਦਾ ਇੱਕ ਹਿੱਸਾ, ਇਸਦੀ ਇਰਾਦਤਨ ਵਰਤੋਂ ਲਈ ਤਿਆਰ ਹੈ ਅਤੇ ਮਾਲਕ ਫਿਰ ਜਾਇਦਾਦ 'ਤੇ ਕਬਜ਼ਾ ਕਰ ਸਕਦਾ ਹੈ ਅਤੇ ਇਸ ਨੂੰ ਵਰਤ ਸਕਦਾ ਹੈ।

ਕਮੀਆਂ ਦੀਆਂ ਸਮੀਖਿਆਵਾਂ ਮਹੱਤਵਪੂਰਨ ਕਾਰਗੁਜ਼ਾਰੀ ਤੋਂ ਪਹਿਲਾਂ ਹੁੰਦੀਆਂ ਹਨ। ਕਿਸੇ ਵੀ ਸੁੰਦਰਤਾ ਜਾਂ ਗੁਣਵੱਤਾ ਸੰਬੰਧੀ ਮੁੱਦਿਆਂ ਨੂੰ ਲੱਭਣ ਅਤੇ ਹੱਲ ਕਰਨ ਲਈ ਇੱਕ ਵਿਆਪਕ ਸਮੀਖਿਆ ਕੀਤੀ ਜਾਂਦੀ ਹੈ। ਕਮੀਆਂ ਵਿੱਚ ਪੇਂਟ ਵਿੱਚ ਝਰੀਟਾਂ, ਫਰਸ਼ ਦੀ ਫਿਨਿਸ਼, ਛੱਤ ਦੀਆਂ ਟਾਈਲਾਂ, ਲਾਈਟਾਂ ਦਾ ਕੰਮ ਕਰਨਾ, ਆਉਟਲੈਟਾਂ ਦੀ ਪਲੇਸਮੈਂਟ, ਆਦਿ ਲਈ ਸ਼ਾਮਲ ਹੋ ਸਕਦੀਆਂ ਹਨ।